

**ਦਾਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ), ਪੰਜਾਬ, ਐਸ.ਏ.ਐਸ.ਨਗਰ।**

ਹੁਕਮ :: (44797 ਸਰ) (8650 ਅ-1) 6/223-15 ਅ 1(3) (ਕੋ:ਸ-3)

ਮਿਤੀ, ਐਸ.ਏ.ਐਸ.ਨਗਰ :: 06-01-16

ਪੰਜਾਬ ਸੇਵਾਵਾਂ ਮੈਡੀਕਲ ਅਟੈਂਡੇਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਅਧੀਨ ਨਿਮਨ ਅਧਿਕਾਰੀ/ਕਰਮਚਾਰੀ ਢਾਕਟਰੀ ਖਰਚੇ ਦੀ ਪ੍ਰਤੀ ਪੂਰਤੀ ਲਈ ਮੌਨਜੂਗੀ ਹੇਠਾਂ ਲਿਖੀਆਂ ਸ਼ਰਤਾਂ ਅਧੀਨ ਦਿੱਤੀ ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ।

| ਨਾਮ, ਅਹੁਦਾ  | ਰਕਮ  | ਕੋਗੀ ਦਾ ਨਾਮ      | ਕਰਮਚਾਰੀ ਨਾਲ ਗਿਣਤਾ | ਇਲਾਜ ਦਾ ਸਮਾਂ   |
|---|--|------------------|-------------------|--|
| ਸ਼੍ਰੀ ਮੁਕੰਦ ਸਿੰਘ, ਰਿਟਾ: ਪੰਜਾਬੀ ਲੈਕਚਰਾਰ, ਸ.ਗ.ਮਲਟੀਪੋਪਜ਼ ਸਸਥ ਮਾਡਲ ਟਾਊਨ, ਜ਼ਿਲ੍ਹਾ ਪਟਿਆਲਾ | ਰੁ:-1,27,155/-<br>(ਸਿਰਫ਼ ਇੱਕ ਲੱਖ ਸਤਾਈ ਹਜ਼ਾਰ ਇੱਕ ਸੌ ਪਚਵੰਜਾ ਰੁਪਏ ) | ਸ਼੍ਰੀ ਮੁਕੰਦ ਸਿੰਘ | ਖੁੱਦ              | ਮਿਤੀ 18-12-14 ਤੋਂ<br>ਮਿਤੀ 02-01-15 ਤੱਕ<br>ਡੀ.ਐਮ.ਸੀ ਹਸਪਤਾਲ<br>ਲੁਧਿਆਣਾ |

ਸ਼ਰਤਾਂ:-

1. ਕਿ ਇਸ ਕਲੇਮ ਦੀ ਦਰੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ)/ਸਕੂਲ ਮੁਖੀ ਆਪਣੀ ਪੱਧਰ ਤੇ ਕਰਨਗੇ।
2. ਕਿ ਕਲੇਮ ਕਿਸੇ ਪ੍ਰਾਈਵੇਟ/ਸਰਕਾਰੀ ਬੀਮਾ ਕੰਪਨੀ ਪਾਸੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
3. ਇਹ ਸਪਸ਼ਟ ਤੌਰ ਤੇ ਅਨੁਬੱਧਤਾ ਹੈ ਕਿ ਇਸ ਮੌਨਜੂਗੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੋਰਾਨ ਖਰਚ ਕੀਤਾ ਜਾਵੇਗਾ।
4. ਇਸ ਮੱਦ ਅਧੀਨ ਰਾਸ਼ੀ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਡਾਇਰੈਕਟਰੇਟ ਦੀ ਬਜਟ ਸ਼ਾਖਾ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਫੇਡ ਉਪਲੱਬਧ ਕਰਵਾਉਣਾ ਉਹਨਾਂ ਦੀ ਨਿੱਜੀ ਜਿੰਮੇਵਾਰੀ ਹੋਵੇਗੀ।
5. ਇਹ ਖਰਚਾ ਲੇਖਾ ਮੱਦ "2235-ਸੋਸਲ ਸਕਿਊਰਟੀ ਐਡ ਵੈਲਫੇਅਰ ਟੂ ਪੈਨਸ਼ਨਰਜ਼-60 ਅਦਰ ਸੋਸਲ ਸਕਿਊਰਟੀ ਐਡ ਵੈਲਫੇਅਰ-200 ਅਦਰ ਪ੍ਰੋਗਰਾਮ ਗੀਇਥਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੈਨਸ਼ਨਰਜ਼-03-ਗੀਇਥਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੰਜਾਬ ਗੋਰਮੰਟ ਪੈਨਸ਼ਨਰਜ਼ ਸਾਲ 2015-16 (ਨਾਨ ਪਲਾਨ) ਅਧੀਨ ਕੀਤਾ ਜਾਵੇਗਾ।

ਬਲਬੀਰ ਸਿੰਘ  
ਡਾਇਰੈਕਟਰ ਸਿੱਖਿਆ ਵਿਭਾਗ(ਸੈ.ਸਿ) ਪੰਜਾਬ।

ਪਿੰਡ ਅੰਕਣ ਨੰ: ਉਕਤ 675-78

ਮਿਤੀ, ਐਸ.ਏ.ਐਸ. ਨਗਰ :- 13/11/16

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

- ਗਜਿਸਟਰਡ
1. ਮਹਾਲੇਖਾਕਾਰ, ਪੰਜਾਬ, ਚੰਡੀਗੜ੍ਹ।
  2. ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਪਟਿਆਲਾ ਨੂੰ ਉਹਨਾਂ ਦੇ ਪੱਤਰ ਨੰ: ਲੇ-5/1(7)2015/6214 ਮਿਤੀ 02.11.15 ਦੇ ਹਵਾਲੇ ਵਿਚ ਭੇਜ ਕੇ ਲਿਖਿਆ ਜਾਂਦਾ ਹੈ ਕਿ ਇਸ ਕਲੇਮ ਦੀ ਅਦਾਇਗੀ ਸਬੰਧਤ ਨੂੰ ਤੁਰੰਤ ਕੀਤੀ ਜਾਵੇ।
  3. ਜ਼ਿਲ੍ਹਾ ਖਜਾਨਾ ਅਫਸਰ, ਪਟਿਆਲਾ।
  4. ਸ਼੍ਰੀ ਮੁਕੰਦ ਸਿੰਘ, ਵਾਸੀ ਮਕਾਨ ਨੰ:116, ਪਾਵਰ ਕਲੋਨੀ-2, ਸ਼ਕਤੀ ਵਿਹਾਰ, ਪਟਿਆਲਾ।
- ਨੱਬੀ : ਮੈਡੀਕਲ ਬਿਲ(ਅਸਲ)

— ਲਾਗੂ —  
ਮੈਡੀਕਲ ਬਿਲ  
ਸੁਪਰਫੈਟ ਕੋਆਰਡੀਨੇਸ਼ਨ ਸੈਲ

ਦਫਤਰ ਡਾਇਰੈਕਟਰ ਸਿੱਖਿਆ, ਵਿਭਾਗ (ਸੈ.ਸਿ), ਪੰਜਾਬ

ਫ਼ਰਮ :: (41055 ਸਰਗ; 1113 ਅ-4) 13/93-15 ਅ 4(2) (ਕੋ:ਸ-3)

ਮਿਤੀ, ਐਸ.ਏ.ਐਸ.ਨਗਰ :: 06-01-16

ਪੰਜਾਬ ਸੇਵਾਵਾਂ ਮੈਡੀਕਲ ਅਟੋਡੈਸ ਰੂਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹੋਈਆਂ ਹਦਾਇਤਾਂ ਅਧੀਨ ਨਿਮਨ ਅਧਿਕਾਰੀ/ਕਰਮਚਾਰੀ ਡਾਕਟਰੀ ਖਰਚੇ ਦੀ ਪੜ੍ਹੀ ਪੂਰਤੀ ਲਈ ਮੰਨਜ਼ੂਰੀ ਹੇਠਾਂ ਲਿਖੀਆਂ ਬਿਨਾਂ ਅਧੀਨ ਦਿੱਤੀ ਜਾਂਦੀ ਹੈ। ਵੇਰਵਾ ਇਸ ਤਰ੍ਹਾਂ ਹੈ।

| ਨਾਮ, ਅਹੁਦਾ   | ਰਕਮ   | ਗੈਗੀ ਦਾ ਨਾਮ                | ਕਰਮਚਾਰੀ ਨਾਲ ਰਿਲੇਟਾ | ਇਲਾਜ ਦਾ ਸਮਾਂ  |
|--|---|----------------------------|--------------------|---|
| ਸ਼੍ਰੀਮਤੀ ਸਤਿੰਦਰ ਪਾਲ ਕੌਰ,<br>ਸ.ਸ. ਮਿਸਟ੍ਰੈਸ, ਸਸ਼ਸਤ<br>ਹੈਬੋਵਾਲ ਪੁਰਦ, ਜ਼ਿਲ੍ਹਾ<br>ਲੁਧਿਆਣਾ | ਰੁ:-60,627/-<br>(ਸਿਰਫ ਸੱਠ ਹਜ਼ਾਰ ਛੇ<br>ਸੌ ਸਤਾਈ ਰੁਪਏ) | ਸ਼੍ਰੀਮਤੀ ਸਤਿੰਦਰ<br>ਪਾਲ ਕੌਰ | ਮੁੱਦ               | ਮਿਤੀ 01.08.14 ਤੋਂ<br>ਮਿਤੀ 30.09.14 ਤੱਕ,<br>ਡੀ.ਐਮ.ਸੀ<br>ਹਸਪਤਾਲ,<br>ਲੁਧਿਆਣਾ |

ਬਿਨਾਂ:-

- ਕਿ ਇਸ ਕਲੇਮ ਦੀ ਦਰੁੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜ੍ਹਾਲ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.)/ਡੀ.ਡੀ.ਓ ਆਪਣੀ ਪੱਧਰ ਤੇ ਕਰਨਗੇ।
- ਕਿ ਕਲੇਮ ਕਿਸੇ ਪ੍ਰਾਈਵੇਟ/ਸਰਕਾਰੀ ਬੀਮਾ ਕੰਪਨੀ ਪਾਸੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
- ਇਹ ਸਪਸ਼ਟ ਤੌਰ ਤੇ ਅਨੁਬੱਧਤਾ ਹੈ ਕਿ ਇਸ ਮੰਨਜ਼ੂਰੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੋਰਾਨ ਖਰਚ ਕੀਤਾ ਜਾਵੇਗਾ।
- ਇਸ ਮੁੱਦ ਅਧੀਨ ਰਾਸ਼ੀ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਡਾਇਰੈਕਟਰੇਟ ਦੀ ਬਜਟ ਸ਼ਾਖਾ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਫੰਡ ਉਪਲੱਬਧ ਕਰਵਾਉਣਾ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।
- ਇਹ ਖਰਚਾ ਲੇਖਾ ਮੱਦ '2202-ਜਨਰਲ ਐਜ਼ੂ-02-ਸੈਕੰਡਰੀ ਸਿੱਖਿਆ' -109 ਸਰਕਾਰੀ ਸੈਕੰਡਰੀ ਸਕੂਲਜ ਮੈਡੀਕਲ ਗੀਮਬਰਸਮੈਟ(ਨਾਨ-ਪਲਾਨ) ਵਿਚੋਂ ਸਾਲ 2015-16 ਦੋਰਾਨ ਡੈਬਿਟ ਹੋਵੇਗਾ।

ਬਲਬੀਰ ਸਿੰਘ  
ਡਾਇਰੈਕਟਰ ਸਿੱਖਿਆ ਵਿਭਾਗ(ਸੈ.ਸਿ) ਪੰਜਾਬ।

ਪਿਛ ਅੰਕਣ ਨੰ: ਉਕਤ 679-83

ਮਿਤੀ, ਐਸ.ਏ.ਐਸ.ਨਗਰ:- 13/1/16

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

- ਮਹਾਲੇਖਾਕਾਰ, ਪੰਜਾਬ, ਚੰਡੀਗੜ੍ਹ।
  - ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.), ਲੁਧਿਆਣਾ ਨੂੰ ਉਹਨਾਂ ਦੇ ਪੱਤਰ ਨੰ: 21/446/2015/ਲੇਖਾ-10/2107 ਮਿਤੀ 21.10.15 ਦੇ ਹਵਾਲੇ ਵਿਚ।
  - ਜ਼ਿਲ੍ਹਾ ਖਜਾਨਾ ਅਫਸਰ ਲੁਧਿਆਣਾ।
  - ਪ੍ਰਸ਼ੰਸਕ, ਸਸ਼ਸਤ ਹੈਬੋਵਾਲ ਪੁਰਦ, ਜ਼ਿਲ੍ਹਾ ਲੁਧਿਆਣਾ ਨੂੰ ਅਸਲ ਮੈਡੀਕਲ ਚਿਲ ਸਮੇਤ ਮੰਨਜ਼ੂਰੀ ਨਾਲ ਨਾਂਥੀ ਕਰਕੇ ਭੇਜ ਕੇ ਲਿਖਿਆ ਜਾਂਦਾ ਹੈ ਕਿ ਇਸ ਕਲੇਮ ਦੀ ਅਦਾਇਗੀ ਸਬੰਧਤ ਨੂੰ ਤੁਰੰਤ ਕੀਤੀ ਜਾਵੇ।
  - ਸ਼੍ਰੀਮਤੀ ਸਤਿੰਦਰ ਪਾਲ ਕੌਰ, ਸ.ਸ. ਮਿਸਟ੍ਰੈਸ, ਸਸ਼ਸਤ ਹੈਬੋਵਾਲ ਪੁਰਦ, ਜ਼ਿਲ੍ਹਾ ਲੁਧਿਆਣਾ।
- ਨਾਂਥੀ:ਮੈਡੀਕਲ ਕਲੇਮ(ਅਸਲ)

1. ਸਪਰਫੈਟ ਕੋਆਰਡੀਨੇਸ਼ਨ ਸੈਲ  
2. 300

ਦਫਤਰ ਡਾਇਰੈਕਟਰ ਸਿਖਿਆ ਵਿਭਾਗ (ਸੈ:ਸਿ), ਪੰਜਾਬ

ਹੁਕਮ ਨੰ: (41031 ਸਰਗ, 1561 ਅ-5) 14/202-15 ਅ 5(7) (ਕੋ:ਸ-3)  
ਮਿਤੀ, ਐਸ.ਏ.ਐਸ ਨਗਰ ::06-01-16

ਹੇਠ ਲਿਖੇ ਕਰਮਚਾਰੀ ਨੂੰ ਪੰਜਾਬ ਸੇਵਾਵਾਂ ਮੈਡੀਕਲ ਅਟੈਂਡੇਸ ਕੁਲਜ਼ ਦੇ ਨਿਯਮ 2.3 (1) ਅਤੇ ਸਰਕਾਰ ਵਲੋਂ ਸਮੇ-  
ਸਮੇ ਤੇ ਜਾਰੀ ਹੋਈਆਂ ਹਾਇਕਟਾਂ ਅਧੀਨ ਡਾਕਟਰੀ ਖਰਚੇ ਦੀ ਪ੍ਰਤੀ ਪੂਰਤੀ ਲਈ ਮੰਨਜ਼ੂਰੀ ਹੋਠਾਂ ਲਿਖੀਆਂ ਸ਼ਰਤਾਂ ਅਧੀਨ ਦਿੱਤੀ ਜਾਂਦੀ  
ਹੈ। ਵੇਰਵਾ ਇਸ ਤਰ੍ਹਾਂ ਹੈ।

| ਨਾਮ, ਅਹੁਦਾ   | ਰਕਮ  | ਉਗੀ ਦਾ ਨਾਮ                 | ਕਰਮਚਾਰੀ ਨਾਲ ਰਿਹਿਤਾ | ਇਲਾਜ ਦਾ ਸਮਾਂ   |
|--|--|----------------------------|--------------------|--|
| ਸ਼੍ਰੀਮਤੀ ਕਿਸ਼ਨਾ ਦੇਵੀ, ਰਿਟਾ: ਡਰਾਇਰ ਟੀਚਰ, ਸਹਸ<br>ਬਡਵਾਲਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ<br>ਬੈਕ ਖਾਤਾ- 65126862301<br>ਆਈ ਐਂਡ ਐਸ.ਸੀ.ਕੋਡ-ਐਸ.ਟੀ.ਬੀ.ਪੀ.0000759<br>ਬੈਕ ਦਾ ਨਾਂ- ਸਟੇਟ ਬੈਕ ਆਫ ਪਟਿਆਲਾ, ਐਸ.ਸੀ.ਓ<br>521, ਸੈਕਟਰ 70, ਐਸ.ਏ.ਐਸ ਨਗਰ।<br>ਪੀ.ਪੀ.ਓ ਨੰ: 1111003686/ਪੰਜਾਬ | ਟੁਪੈ: 4,448/-<br>(ਗੁਪਥੇ ਚਾਰ<br>ਹਜ਼ਾਰ ਚਾਰ ਸੌ<br>ਅਠਤਾਲੀ<br>ਸਿਰਫ) | ਸ਼੍ਰੀਮਤੀ<br>ਕਿਸ਼ਨਾ<br>ਦੇਵੀ | ਖੁੱਦ               | ਮਿਤੀ 25-08-15 ਤੋਂ<br>ਮਿਤੀ 22-10-15<br>ਤੱਕ ਪੀ.ਜੀ.ਆਈ,<br>ਚੰਡੀਗੜ੍ਹ। |

ਸ਼ਰਤਾਂ:-

- ਕਿ ਇਸ ਕਲੇਮ ਦੀ ਦੁਰੱਸਤੀ, ਉਚਿਤਤਾ ਅਤੇ ਜਾਇਜ਼ਤਾ ਦੀ ਪੜਤਾਲ ਸਬੰਧਤ ਸਾਂਖਾ/ ਭੀ.ਡੀ.ਓ ਆਪਣੇ ਪੱਧਰ ਤੇ  
ਕਰਨਗੇ।
- ਕਿ ਸਬੰਧਤ ਵੱਲੋਂ ਕਿਸੇ ਸਰਕਾਰੀ/ ਪਾਇਵੇਟ ਬੀਮਾ ਕੰਪਨੀ ਤੋਂ ਕਲੇਮ ਨਹੀਂ ਕੀਤਾ ਗਿਆ ਹੋਵੇ।
- ਇਹ ਸਪਸ਼ਟ ਤੌਰ ਤੇ ਅਨੁਬੱਧਤਾ ਹੈ ਕਿ ਇਸ ਮੰਨਜ਼ੂਰੀ ਦੀ ਰਕਮ ਨੂੰ ਚਾਲੂ ਮਾਲੀ ਸਾਲ ਦੌਰਾਨ ਖਰਚ ਕੀਤਾ ਜਾਵੇਗਾ।
- ਇਸ ਮੱਦ ਅਧੀਨ ਰਾਸ਼ੀ ਉਪਲੱਬਧ ਨਾਂ ਹੋਣ ਦੀ ਸੂਰਤ ਵਿਚ ਜ਼ਿਲ੍ਹਾ ਸਿਖਿਆ ਅਫਸਰ/ ਭੀ.ਡੀ.ਓ ਡਾਇਰੈਕਟਰੇਟ ਦੀ ਬਜਟ  
ਸਾਂਖਾ ਨਾਲ ਨਿੱਜੀ ਤੌਰ ਤੇ ਸੰਪਰਕ ਕਰਕੇ ਫੈਂਡ ਉਪਲੱਬਧ ਕਰਵਾਉਣਾ ਉਹਨਾਂ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।
- ਇਹ ਖਰਚਾ ਲੇਖਾ ਮੱਦ "2235-ਸੋਸਲ ਸਕਿਊਰਟੀ ਐਂਡ ਵੈਲਡੇਅਰ ਟੂ ਪੈਨਸ਼ਨਰਜ਼-60 ਅਦਰ ਸੋਸਲ ਸਕਿਊਰਟੀ ਐਂਡ  
ਵੈਲਡੇਅਰ-200 ਅਦਰ ਪ੍ਰੋਗਰਾਮ ਗੀਇਥਰਸਮੈਟ ਆਫ ਮੈਡੀਕਲ ਐਕਸਪੈਡੀਚਰ ਟੂ ਪੈਨਸ਼ਨਰਜ਼-03-ਗੀਇਥਰਸਮੈਟ ਆਫ  
ਮੈਡੀਕਲ ਐਕਸਪੈਡੀਚਰ ਟੂ ਪੰਜਾਬ ਗੋਰਮਿੰਟ ਪੈਨਸ਼ਨਰਜ਼ ਸਾਲ 2015-16 (ਨਾਨ ਪਲਾਨ) ਅਧੀਨ ਕੀਤਾ ਜਾਵੇਗਾ।

ਬਲਬੀਰ ਸਿੰਘ  
ਡਾਇਰੈਕਟਰ ਸਿੱਖਿਆ ਵਿਭਾਗ(ਸੈ:ਸਿ) ਪੰਜਾਬ।

ਪਿਛ ਅੰਕਣ ਨੰ: ਉਕਤ ੬੪੫ - ੬੭

ਮਿਤੀ: 15/11/16

ਉਤਾਰਾ ਹੇਠ ਲਿਖਿਆ ਨੂੰ ਸੂਚਨਾ ਤੇ ਯੋਗ ਕਾਰਵਾਈ ਲਈ ਭੇਜਿਆ ਜਾਂਦਾ ਹੈ :-

- ਮਹਾਲੇਖਾਕਾਰ, ਪੰਜਾਬ, ਚੰਡੀਗੜ੍ਹ।
- ਜ਼ਿਲ੍ਹਾ ਖਜਾਨਾ ਅਫਸਰ, ਪੰਜਾਬ, ਚੰਡੀਗੜ੍ਹ।
- ਸੁਪਰਫੋਟ ਸੇਵਾਵਾਂ-2 ਸਾਂਖਾ (ਵਾਧੂ ਕਾਪੀ ਸਮੇਤ) (ਅਸਲ ਮੈਡੀਕਲ ਬਿਲ ਤੇ ਸਹਿਪੱਤਰ ਨੱਬੀ ਹਨ) ਭੇਜਕੇ ਲਿਖਿਆ  
ਜਾਂਦਾ ਹੈ ਕਿ ਇਸ ਕਲੇਮ ਦੀ ਸਬੰਧਤ ਨੂੰ ਤੁਰੰਤ ਅਦਾਇਗੀ ਕੀਤੀ ਜਾਵੇ।
- ਸ਼੍ਰੀਮਤੀ ਕਿਸ਼ਨਾ ਦੇਵੀ, ਵਾਸੀ ਮਕਾਨ ਨੰ:2130, ਸੈਕਟਰ 71, ਐਸ.ਏ.ਐਸ ਨਗਰ।

ਸੁਪਰਫੋਟ ਕੋਆਰਡੀਨੇਸ਼ਨ ਸੈਲ  
ਲੋ. ~~~